

# SWARAJ AUTOMOTIVES LIMITED

**Works :**  
Kakrala Rd. Nabha-147201  
Distt. Patiala, Punjab (INDIA)  
Ph.: 01765-222163 & 221286  
E-mail : info@swarajautomotive.com  
CIN : L45202PB1974PLC003516



02/SP/BSE  
20<sup>th</sup> May, 2019

**The General Manager  
Corp. Relationship Deptt.  
BSE Ltd.**

1<sup>st</sup>. Floor, New Trading Ring,  
Rotunda Building, P J Towers,  
Dalal Street, Fort, Mumbai

**Sub.: Newspapers advertisement published in Newspapers-Intimation of Board Meeting.**

Dear Sir,

Pursuant to the provision of Regulation 47 of Listing Obligation and Disclosure Requirements) Regulation, 2015, enclosed copies of advertisement published in Financial Express (English) and Punjabi Tribune (Punjabi) on 18/05/2019 for intimation of Board Meeting for fourth quarter and year ended as on March 31, 2019 .

Kindly take the above information on your record.

With regards,

**For Swaraj Automotives Limited**

**Gagan Kaushik  
Company Secretary**

Encl: As above

---

**Works Dharwad:** 183 / I, Belur Industrial Area, Dharwad, Distt. Dharwad, Karnataka -580011  
**Regd. Office :** C-127, IV Floor, Satguru Infotech, Phase - VIII, Industrial Area, SAS Nagar (Mohali), Punjab - 160071  
**Website :** www.swarajautomotive.com



# 20 NATION

## NATIONAL STANDARD (INDIA) LIMITED

(CIN No.: L27109MH1992PLC269599)

Regd. Office: 412, Floor-4, 17G Vardhaman Chamber, Cowasji Patel Road, Horniman Circle, Fort, Mumbai-400011 Tel.: 022-23024400 Fax: +91-22-23024550  
Website: www.nsiil.net.in, Email: investors.nsiil@iodhagroup.com

### NOTICE

Further to our Notice dated 29TH April, 2019 and pursuant to Regulation 29 read with Regulation 47 of SEBI (Listing Obligations and Disclosure Requirements) Regulations, 2015, the Meeting of the Board of Directors of the Company which was scheduled to be held on Friday, May 17, 2019 will now be held on Thursday, May 23, 2019, *inter-alia*, to consider and approve the Audited Financial Results of the Company for the Quarter and Year ended March 31, 2019.

The said Notice is also available on the Company's website at [www.nsiil.net.in](http://www.nsiil.net.in) and may also be accessed on the Stock Exchange website at [www.bseindia.com](http://www.bseindia.com).

For National Standard (India) Limited

Place: Mumbai  
Date: 16<sup>th</sup> May, 2019

Madhur Mittal  
Company Secretary & Compliance Officer  
(Membership No.: ACS-A47976)

## LOKESH MACHINES LIMITED

Regd. Office: 8-29, EEIE, Stage - II, Balanagar, Hyderabad - 500 037  
CIN: L29219TG1993PLC004319, Website: [www.lokeshmachines.com](http://www.lokeshmachines.com)  
E-mail: [Comsec@lokeshmachines.com](mailto:Comsec@lokeshmachines.com), Tel: +91-40-23079210

### NOTICE

Notice is hereby given that Pursuant to Reg. 29(1)(a) and 47(1)(a) of the SEBI (LODR), Regulations, 2015, Notice is hereby given that a Meeting of the Board of Directors of the Company will be held on Saturday, May 25, 2019 to consider, approve and take on record the Audited Financial Results of the Company for the quarter and Year ended on 31st March, 2019.

For LOKESH MACHINES LIMITED

Place: Hyderabad  
Date: 17th May, 2019

Sd/-  
Matru Prasad Mishra  
Company Secretary



## A. K. CAPITAL SERVICES LTD.

BUILDING BONDS

Regd. Office: 30-38, 3rd Floor, Free Press House, Free Press Journal Marg, 215, Nariman Point, Mumbai - 400021  
CIN: L74899MH1993PLC274881 | Website: [www.akgroup.co.in](http://www.akgroup.co.in)  
Tel: +91-22-67546500 | Fax: +91-22-66100594 | E-mail: [compliance@akgroup.co.in](mailto:compliance@akgroup.co.in)

### NOTICE

In pursuance of the Regulation 47 of SEBI (Listing Obligations and Disclosure Requirements) Regulations, 2015, notice is hereby given that a Meeting of the Board of Directors of the Company will be held on Saturday, May 25, 2019 at 30, Free Press House, 3rd Floor, Free Press Journal Marg, 215, Nariman Point, Mumbai - 400021, *inter-alia*, to consider and approve audited financial results (standalone & consolidated) of the Company for the quarter and financial year ended March 31, 2019 and if though fit, consider and recommend final dividend for the financial year 2018-19 and fixation of record/book closure date.

Copy of the notice of the Meeting is also available on the website of the BSE Limited at [www.bseindia.com](http://www.bseindia.com) and on the website of the Company at [www.akgroup.co.in](http://www.akgroup.co.in).

For A. K. Capital Services Limited

Date: May 17, 2019  
Place: Mumbai

Sd/-  
A. K. Mittal  
Managing Director  
(DIN: 0098377)

## J. K. INVESTO TRADE (INDIA) LIMITED

(CIN: U99999MH1947PLC006735)

Registered Office: New Hind House, 3, N. M. Marg, Ballard Estate, Mumbai - 400 001  
Email: [jktitl@raymond.in](mailto:jktitl@raymond.in) Website: [www.jkinvesto.com](http://www.jkinvesto.com)  
Phone: 022-22660000 Fax: 022-22620052

### NOTICE

NOTICE is hereby given that the Extraordinary General Meeting (EGM) of the Company will be held at Boardroom Conference Room, 2nd Floor, IMC Building, IMC Marg, Churchgate, Mumbai - 400 020 on Tuesday, June 11, 2019 at 11.30 a.m. to transact the business as set out in the Notice of EGM dated May 16, 2019. The said Notice along with Proxy Form and Attendance Slip has been dispatched to all the Members at their registered addresses or email-ids on Friday, May 17, 2019 and the same is also available on the website of the Company at [www.jkinvesto.com](http://www.jkinvesto.com). The Notice of EGM is also available on the website of Central Depository Services (India) Limited (CDSL) at [www.evotingindia.com](http://www.evotingindia.com).

A Member entitled to attend and vote at the Meeting is entitled to appoint a proxy to attend and vote instead of himself/herself and the proxy need not be a Member of the Company. Proxies, in order to be effective, should be deposited at the Registered Office of the Company, duly completed and signed, not less than 48 hours before the commencement of the EGM.

In compliance with provisions of Section 108 of the Companies Act, 2013 read with Rule 20 of the Companies (Management and Administration) Rules, 2014, as amended from time to time and Secretarial Standard on General Meetings issued by The Institute of Company Secretaries of India:

- The Company is providing remote e-voting facility to its Members to cast their vote by electronic means on the Resolutions set out in the Notice of the EGM dated May 16, 2019.
- Day, Date and time of commencement of remote e-voting: Saturday, June 08, 2019 (10.00 a.m.) (IST)
- Day, Date and time of end of remote e-voting: Monday, June 10, 2019 (5.00 p.m.) (IST)
- Cut-off date: June 04, 2019
- Any person who acquires shares of the Company and becomes a Member of the Company after the dispatch of EGM Notice and holds shares as on the cut-off date i.e. June 04, 2019 should follow the instructions for E-voting as mentioned in Note No. 10 of the EGM Notice. In case of any queries, the shareholder may also contact the Registrar & Transfer Agent viz. M/s. Link Intime India Private Limited and obtain the necessary instructions and viz.



## SWARAJ AUTOMOTIVES LTD.

CIN: L45202PB1974PLC003616

Regd. Office: C-127, IV Floor, Saigru Indefact, Phase VIII, Industrial Area, SAS Nagar (Mohali), Punjab - 160 071  
Tel: 0172-4650377, Fax: 0172-4650377  
Email: [kaushik.gagan@swarajautomotive.com](mailto:kaushik.gagan@swarajautomotive.com)

Website: [www.swarajautomotive.com](http://www.swarajautomotive.com)

### NOTICE

Pursuant to Regulation 47 of the SEBI (Listing Obligations and Disclosure Requirements) Regulations, 2015 and other applicable provisions, NOTICE is hereby given that the Meeting of the Board of Directors of the Company will be held on 24<sup>th</sup> May, 2019 (Friday), *inter-alia*, to consider and approve, the audited financial results of the Company for the year ended 31<sup>st</sup> March, 2019 and to recommend equity dividend, if any for the said year.

The above information is available on the website of the Company at [www.swarajautomotive.com](http://www.swarajautomotive.com) and also on the websites of the stock exchanges at [www.bseindia.com](http://www.bseindia.com).

The outcome of the meeting shall also be made available on above mentioned websites.

For SWARAJ AUTOMOTIVES LTD.  
(GAGAN KAUSHIK)  
Company Secretary

Place : S.A.S. Nagar (Mohali)  
Date : 17<sup>th</sup> May, 2019

## QUASAR INDIA LIMITED

Regd. Office: 305, Third Floor, Aggarwal Plaza, Sector-14, Rohini, New Delhi-110085  
Email: [quasarindia123@gmail.com](mailto:quasarindia123@gmail.com),  
Website: [www.quasarindia.in](http://www.quasarindia.in),  
Ph: 9825304043

CIN: L07190DL1979PLC009555

### NOTICE

Notice is hereby given that pursuant to Regulation 47 & 29 read with Regulation 33 of the SEBI (Listing Obligations and Disclosure Requirements) Regulations, 2015, a meeting of the Board of Directors of the Quasar India Limited is scheduled to be held on Friday, May 24, 2019 at 11:00 A.M. at the registered office of the Company situated at 305, Third Floor, Aggarwal Plaza, Sector-14, Rohini, New Delhi-110085, *inter-alia*, to consider and approve the Audited Financial Results of the Company for the Quarter and Year ended March 31, 2019.

Further, Pursuant to SEBI (Prohibition of Insider Trading) Regulations, 2015 and BSE circular LIST/CMP/01/2019-20 dated April 02, 2019, the Trading window shall remain closed from April 05, 2019 till 48 hours after the declaration of financial results for the quarter and year ended March 31, 2019 for the Promoters, Directors, Designated Employees of the Company and all persons covered under the Regulation and it shall Re-open for trading on Monday, May 27, 2019.

For Further details, visit the website of the Stock Exchange where the securities of the company are listed i.e. BSE Limited [www.bseindia.com](http://www.bseindia.com) and Website of the Company [www.quasarindia.in](http://www.quasarindia.in).

For and on behalf of the Board  
Quasar India Limited  
Sd/-  
Harish Kumar  
Director  
Place: New Delhi  
Date: 17.05.2019  
DIN: 02581868

## PATRACK BUSINESS LIMITED

(FORMERLY KNOWN AS CRAZYPRICING ONLINE SERVICES LIMITED)  
Regd. Off: Shop No.325, Plot No. 3, Aggarwal Plaza, DDA Community Center, Sector-14, Rohini, New Delhi-110085  
Email: [info.crazypricing@gmail.com](mailto:info.crazypricing@gmail.com),  
Website: [www.crazypricingonline.com](http://www.crazypricingonline.com),  
Ph No: 011-27860260  
CIN: 174599DL1984PLC018747

### NOTICE

Notice is hereby given pursuant to Regulation 47 & 29 read with Regulation 33 of SEBI (Listing Obligations and Disclosure Requirements) Regulations, 2015, meeting of the Board of Directors of Patrack Business Limited

# Pragya on God

## RAMGOPAL POLYTEX LIMITED

CIN: L17150MH1996PLC026145

Regd. Office: Greenix Clearing House, B-1, 2 & 3, General Compound, Rehal Village, Bhivandi, District Thane - 421302  
Corp. Office: 701, Tolian Chambers, Free Press Journal Marg

Nariman Point, Mumbai - 400021  
Tel: +91-22-22834838 Fax: +91-22-22834066  
E-mail: [rpcompliance@ramgopalpolytex.com](mailto:rpcompliance@ramgopalpolytex.com)  
Website: [www.ramgopalpolytex.com](http://www.ramgopalpolytex.com)

### NOTICE

Notice is hereby given that pursuant to Regulation 29 read with Regulation 47 of the SEBI (Listing Obligations and Disclosure Requirements) Regulations, 2015, that the meeting of the Board of Directors of the Company will be held on Monday, May 27, 2019, at the Corporate Office of the Company, *inter-alia*, to consider and take on record the Audited Financial Results along with other matters of the Company for the quarter and financial year ended March 31, 2019.

Further, the said notice is also available on the website of the Company at [www.ramgopalpolytex.com](http://www.ramgopalpolytex.com) and also on the website of Stock exchange(s) at [www.bseindia.com](http://www.bseindia.com), [www.nseindia.com](http://www.nseindia.com) & [www.cseindia.com](http://www.cseindia.com)

For Ramgopal Polytex Limited

Sd/-  
Manorama Yadav  
Company Secretary & Compliance Officer  
(ICSI Mem. No.: A36619)

Place : Mumbai  
Date : May 17, 2019

## SHREE WORSTEX LIMITED

Regd. Office: 325, III Floor, Aggarwal Plaza, Sector-14, Rohini, New Delhi-110085  
Email: [shreeworstex@gmail.com](mailto:shreeworstex@gmail.com),  
[info@shreeworstex.in](mailto:info@shreeworstex.in),  
Website: [www.shreeworstex.in](http://www.shreeworstex.in)  
Tel: 011-45689444, M. No. 9315202833  
CIN: L17111DL1982PLC013790

### NOTICE

Notice is hereby given that pursuant to Regulation 47 & 29 read with Regulation 33 of SEBI (Listing Obligations and Disclosure Requirements) Regulations, 2015, a meeting of the Board of Directors of Shree Worstex Limited is scheduled to be held on Friday, May 24, 2019 at 03:00 P.M. at the registered office of the Company situated at 325, III Floor, Aggarwal Plaza, Sector-14, Rohini, New Delhi-110085, *inter-alia*, to consider and approve Audited Financial Results of the Company for the quarter and year ended March 31, 2019.

Further, Pursuant to SEBI (Prohibition of Insider Trading) Regulations, 2015 and BSE circular LIST/CMP/01/2019-20 dated April 02, 2019, the Trading window shall remain closed from April 05, 2019 till 48 hours after the declaration of financial results for the quarter and year ended March 31, 2019 for the Promoters, Directors, Designated Employees of the Company and all persons covered under the Regulation and it shall Re-open for trading on Monday, May 27, 2019.

For Further details visit the website of the Stock Exchange(s) where the securities of the company are listed i.e. BSE Limited ([www.bseindia.com](http://www.bseindia.com)), Metropolitan Stock Exchange of India Limited ([www.mseil.in](http://www.mseil.in)) and Website of the Company ([www.shreeworstex.in](http://www.shreeworstex.in)).

For & on behalf of the Board  
Shree Worstex Limited

ਪਹਿਲੇ ਸਫ਼ੇ ਤੋਂ ਪ੍ਰੀਗਿਆ ਨੂੰ ਮੁਆਫ਼ੀ ਨਹੀਂ

ਨੂੰ ਕਿਹਾ ਕਿ ਉਹ ਮਹਾਤਮਾ ਗਾਂਧੀ ਦਾ ਅਪਮਾਨ ਕਰਨ ਲਈ ਪ੍ਰੀਗਿਆ ਠਾਕੁਰ ਨੂੰ ਕਦੇ ਵੀ ਮੁਆਫ਼ੀ ਨਹੀਂ ਕਰਨਗੇ। ਇਥੇ ਆਖਰੀ ਚੋਣ ਰੈਲੀ ਦੌਰਾਨ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਸ੍ਰੀ ਮੋਦੀ ਨੇ ਕਿਹਾ, "ਗਾਂਧੀ ਜੀ ਵਾਰ ਸੋਚਣਾ ਪਏਗਾ। ਉਸ ਨੇ ਮੁਆਫ਼ੀ ਮੰਗ ਲਈ ਹੈ ਪਰ ਮੈਂ ਉਸ ਨੂੰ ਦਿਲੋਂ ਮੁਆਫ਼ੀ ਨਹੀਂ ਕਰ ਸਕਾਂਗਾ।"

ਮਾਰਿਆ ਸੀ ਪਰ 2014 ਤੋਂ 2019 ਦੇ ਵਿਚਕਾਰ ਮੋਦੀ ਜੀ ਦੇ ਗਰਮਿਆਲੀ ਹਮਾਇਤੀਆਂ ਅਤੇ ਭਗਤਾਂ ਨੇ ਗੋਡੇਸੇ ਨੂੰ ਦੇਸ਼ਭਗਤ ਆਖ ਕੇ ਭਾਰਤ ਦੀ ਰੂਹ ਨੂੰ ਵਾਰ ਵਾਰ ਕਤਲ ਕੀਤਾ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਗੋਡੇਸੇ ਅਤੇ ਪ੍ਰੀਗਿਆ ਸੰਘ ਪਰਿਵਾਰ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ। ਗੋਡੇਸੇ ਨੇ ਸਾਡੇ ਮਹਾਤਮਾ ਗਾਂਧੀ ਨੂੰ ਮਾਰਿਆ ਅਤੇ ਪ੍ਰੀਗਿਆ ਨੇ ਮਹਾਤਮਾ ਦੇ ਬੱਚਿਆਂ ਦੀ ਹੱਤਿਆ ਕੀਤੀ ਹੈ।

ਸ਼ਾਰਦਾ ਘੁਟਾਲਾ

ਦਿਨ ਤਕ ਅਮਲ ਵਿੱਚ ਰਹੇਗੀ ਤਾਂ ਕਿ ਉਹ ਰਾਹਤ ਲਈ ਸਮਰੱਥ ਅਦਾਲਤ ਤਕ ਰਸਾਈ ਕਰ ਸਕੇ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਆਪਣੇ ਫੈਸਲੇ ਵਿੱਚ ਸੀਬੀਆਈ ਨੂੰ ਇਸ ਮਾਮਲੇ ਵਿੱਚ ਕਾਨੂੰਨ ਮੁਤਾਬਕ ਕੰਮ ਕਰਨ ਦੀ ਹਦਾਇਤ ਕੀਤੀ ਹੈ। ਆਈਪੀਐਸ ਅਧਿਕਾਰੀ ਰਾਜੀਵ ਕੁਮਾਰ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਸਿਖਰਲੀ ਅਦਾਲਤ ਦੇ ਹੁਕਮਾਂ ਮੁਤਾਬਕ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਨੂੰ ਅਗਲੇ ਸੱਤ ਦਿਨ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਜਸਟਿਸ ਖੰਨਾ ਨੇ ਫੈਸਲੇ ਦਾ ਮੁੱਖ ਅੰਗ ਪੜ੍ਹਦਿਆਂ ਕਿਹਾ, "ਅਸੀਂ 5 ਫਰਵਰੀ ਨੂੰ ਰਾਜੀਵ ਕੁਮਾਰ ਨੂੰ ਦਿੱਤੀ ਫ਼ੋਟੋ(ਗ੍ਰਿਫ਼ਤਾਰੀ ਤੋਂ) ਵਾਪਸ ਲੈ ਲਈ ਹੈ। ਉਨ੍ਹਾਂ ਕਿਹਾ, "ਅਸੀਂ ਇਸ ਕੇਸ ਵਿੱਚ ਕਾਨੂੰਨ ਮੁਤਾਬਕ ਪੇਸ਼ਕਾਰੀ ਲਈ ਇਸ ਨੂੰ ਸੀਬੀਆਈ 'ਤੇ ਛੱਡ ਰਹੇ ਹਾਂ। ਸਾਡਾ 5 ਫਰਵਰੀ ਵਾਲਾ ਹੁਕਮ ਅੱਜ ਤੋਂ ਸੱਤ ਦਿਨਾਂ ਤਕ ਅਮਲ ਵਿੱਚ ਰਹੇਗਾ ਤਾਂ ਕਿ ਰਾਜੀਵ ਕੁਮਾਰ ਰਾਹਤ ਲਈ ਸਮਰੱਥ ਅਦਾਲਤ ਤਕ ਰਸਾਈ ਕਰ ਸਕੇ।"

ਕਮਿਸ਼ਨ ਰਿਹਾ ਠੰਢਾ

ਲਾਗੂ ਨਾ ਕਰਨ ਦੇ ਮਾਮਲੇ ਵਿੱਚ ਸਾਹਮਣੇ ਆਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਹਦਾਇਤਾਂ ਲਾਗੂ ਨਾ ਹੋਣ ਕਾਰਨ ਕਮਿਸ਼ਨ ਵੱਲੋਂ ਰਾਜ ਦੇ ਮੁੱਖ ਸਕੱਤਰ ਨੂੰ ਝਾੜ ਵੀ ਪਾਈ ਗਈ ਤੇ ਹਦਾਇਤਾਂ ਲਾਗੂ ਨਾ ਕਰਨ ਦਾ ਕਾਰਨ ਵੀ ਪ੍ਰੀਛਾਆ ਗਿਆ। ਕਮਿਸ਼ਨ ਵੱਲੋਂ ਤਬਾਦਲਿਆਂ ਦੀਆਂ ਹਦਾਇਤਾਂ ਲਾਗੂ ਨਾ ਕਰਨ ਕਰਕੇ 30 ਤੋਂ ਵੱਧ ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਤਬਾਦਲੇ ਚੋਣ ਜਾਬਤਾ ਲਾਗੂ ਹੋਣ ਤੋਂ ਮਹੀਨਾ ਬਾਅਦ ਕੀਤੇ ਗਏ। ਹਾਲਾਂਕਿ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਸਰਕਾਰ ਵੱਲੋਂ ਹਦਾਇਤਾਂ ਲਾਗੂ ਕਰਨ ਸਬੰਧੀ ਲਿਖਤੀ ਡਰੋਸ਼ਾ ਦਿੱਤਾ ਗਿਆ ਸੀ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਕੁਸ਼ਮਜੀਤ ਕੌਰ ਸਿੱਧੂ ਤੇ

ਵਕੀਲ ਸਿੰਘ ਦੇ ਰਾਜ ਦੇ ਮੁੱਖ ਚੋਣ ਅਧਿਕਾਰੀ ਹੁੰਦਿਆਂ ਬਹੁਤ ਸਾਰੇ ਫ਼ੈਸਲੇ ਚੰਡੀਗੜ੍ਹ ਦਫ਼ਤਰ ਤੋਂ ਹੀ ਹੋ ਜਾਂਦੇ ਸਨ ਪਰ ਇਸ ਵਾਰ ਸਾਰੇ ਹੁਕਮ ਦਿੱਲੀ ਤੋਂ ਹੀ ਲੈਣੇ ਪੈਂਦੇ ਸਨ। ਦਿੱਲੀ ਦਰਬਾਰ ਤੋਂ ਹੁਕਮਾਂ ਦੀ ਕੀਤੀ ਜਾਂਦੀ ਉਭੀਕ ਕਾਰਨ ਹੀ ਕਈ ਮਾਮਲੇ ਅਜਿਹੇ ਸਨ ਜਿਨ੍ਹਾਂ ਵਿੱਚ ਬੇਲੋੜੀ ਦੇਰੀ ਹੋਈ। ਮਿਸਾਲ ਦੇ ਤੌਰ 'ਤੇ ਖੰਨਾ ਦੇ ਸਾਬਕਾ ਐੱਸਐੱਸਪੀ ਪਰਵ ਦਹੀਆ ਦੇ ਮਾਮਲੇ ਵਿੱਚ ਕਮਿਸ਼ਨ ਵੱਲੋਂ ਰਾਜ ਸਰਕਾਰ ਤੇ ਪੰਜਾਬ ਦੇ ਚੋਣ ਅਧਿਕਾਰੀਆਂ ਤੋਂ ਇੱਕ ਤੋਂ ਵੱਧ ਵਾਰ ਰਿਪੋਰਟਾਂ ਲਈਆਂ ਗਈਆਂ ਤੇ ਉਸ ਤੋਂ ਬਾਅਦ ਤਬਾਦਲੇ ਦੀ ਕਾਰਵਾਈ ਹੋਈ ਹਾਲਾਂਕਿ ਪੁਲੀਸ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਹਵਾਲਾ ਦੇ ਕੇ ਸਭ ਤੋਂ ਵੱਡੀ ਗ਼ੈਰ ਕਾਨੂੰਨੀ ਗਤੀਵਿਧੀ ਕੀਤੀ ਸੀ। ਕਮਿਸ਼ਨ ਵੱਲੋਂ ਅਜਿਹੀ ਹੀ ਰੁਕ਼ ਅੰਮਿਤਸਰ (ਦਿਹਾਤੀ) ਪੁਲੀਸ ਜ਼ਿਲ੍ਹੇ ਦੇ ਐੱਸਐੱਸਪੀ, ਬਠਿੰਡਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਦੇ ਮਾਮਲੇ ਵਿੱਚ ਅਪਣਾਇਆ ਗਿਆ। ਅਧਿਕਾਰੀਆਂ ਨੇ ਤਾਜ਼ਾ ਮਿਸਾਲ ਦਿੱਤੀਆਂ ਦੱਸਿਆ ਕਿ ਵਿਰੋਧਪੂਰ ਜ਼ਿਲ੍ਹੇ ਦੇ ਬਾਣਾ ਆਰਿਫ਼ਕੇ ਦੇ ਐੱਸਐੱਚਓ ਮਿਲਾਫ਼ ਆਈ ਸ਼ਿਕਾਇਤ ਦਾ ਮਾਮਲਾ ਕਮਿਸ਼ਨ ਨੂੰ ਭੇਜਿਆ ਗਿਆ ਹੈ ਤਾਂ ਜਦਕਿ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਐੱਸਐੱਸਪੀ ਮੁਕਸਤਰ ਖਿਲਾਫ਼ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਹਾਸਲ ਹੋਈਆਂ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਵਿਰੋਧਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਮਿਲਾਫ਼ ਆਈ ਸ਼ਿਕਾਇਤ ਦਾ ਵੀ ਕਮਿਸ਼ਨ ਵੱਲੋਂ ਹੁਣ ਤੱਕ ਕਿਸੇ ਵੀ ਕੀਤਾ ਗਿਆ।

‘ਨਿਰੰਕਾਰੀ’ ਸ਼ਬਦ

ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਨਿੱਜੀ ਤੌਰ 'ਤੇ ਪਾਵਨ ਗੁਰਬਾਣੀ ਦੇ ਕਿਸੇ ਸ਼ਬਦ ਦਾ ਕਾਪੀ ਰਾਇਤ ਲਵੇ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਵਾਸਤੇ ਕਾਨੂੰਨੀ ਮਾਰਿਆਂ ਦੀ ਰਾਏ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਇਕ-ਇਕ ਸ਼ਬਦ ਸਿੱਖ ਸੰਗਤ ਦੇ ਨਾਲ-ਨਾਲ ਸਮੁੱਚੇ ਵਿਸ਼ਵ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਲਈ ਇਲਾਹੀ ਹੋ ਪਰ ਕੁਝ ਲੋਕ ਜਾਣ-ਬੁਝ ਕੇ ਸਿੱਖਾਂ ਦੀ ਭਾਵਨਾਵਾਂ ਨਾਲ ਖੇਡਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸ਼ਬਦ-ਗੁਰੂ ਨੂੰ ਮੰਨਣ ਵਾਲੀਆਂ ਸੰਗਤਾਂ

ਇਹ ਬਰਦਾਸ਼ਤ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਮਾਨਵਤਾ ਵਿੱਚ ਵੱਡੀਆਂ ਪਾ ਰਹੇ ਲੋਕਾਂ ਤੋਂ ਸੰਗਤ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ।

ਬਠਿੰਡਾ ਹਲਕਾ

ਇਲਾਵਾ ਰਾਜਾ ਵੜਿੰਗ ਨੇ ਚੋਕ ਵਿੱਚ ਪਹਿਲਾਂ ਸ਼ਹੀਦਾਂ ਦੀ ਯਾਦਗਾਰ 'ਤੇ ਮੱਥਾ ਟੇਕਿਆ। ਫਿਰ ਸਿੱਧੂ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੋਡ ਸ਼ੋਅ ਨਾਲ ਚੋਣ ਪ੍ਰਚਾਰ ਸਮਾਪਤ ਹੋਇਆ। ਉਸ ਮਗਰੋਂ ਨਵਜੋਤ ਸਿੱਧੂ ਨੇ ਮਾਨਸਾ ਦੀ ਅਨਾਜ ਮੰਡੀ ਵਿੱਚ ਚੋਣ ਰੈਲੀ ਕੀਤੀ ਅਤੇ ਰੋਡ ਸ਼ੋਅ ਕੀਤਾ ਜਿਸ ਦਾ ਸ਼ਹੀਦੀ ਲੋਕਾਂ 'ਤੇ ਅਸਰ ਦਿਖਿਆ। ਅਖੀਰ ਬੁਢਲਾਡਾ ਵਿੱਚ ਵੀ ਨਵਜੋਤ ਸਿੱਧੂ ਨੇ ਚੋਣ ਰੈਲੀ ਕੀਤੀ। ਦੂਸਰੀ ਤਰਫ਼ ਸਾਬਕਾ ਮੁੱਖ ਮੰਤਰੀ ਪ੍ਰਿਠ ਰਾਮਪੁਰਾ, ਚਾਉਕੇ, ਘੁੰਮਣ ਅਤੇ ਮੱਝ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਅਕਾਲੀ ਉਮੀਦਵਾਰ ਹਰਮਿਸ਼ਰ ਕੌਰ ਬਾਦਲ ਨੇ ਅੱਜ ਆਖਰੀ ਦਿਨ ਬਰੋਟਾ ਵਿੱਚ ਰੋਡ ਸ਼ੋਅ ਕੀਤਾ। ਪੰਜਾਬ ਜਮਹੂਰੀ ਮੋਰਚਾ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਲਵੰਡੀ ਸਾਬੋ ਤੋਂ ਬਠਿੰਡਾ ਤੱਕ ਵਿਸ਼ਾਲ ਰੋਡ ਸ਼ੋਅ ਕੱਢ ਕੇ ਚੋਣ ਪ੍ਰਚਾਰ ਦੀ ਸਿਖਰ ਨੂੰ ਛੋਹਿਆ। ਆਪ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਕਈ ਪਿੰਡਾਂ ਵਿੱਚ ਚੋਣ ਜਲਸੇ ਕੀਤੇ।

ਦੋ ਸਿੱਖ ਨੌਜਵਾਨਾਂ ਦੀ ਮੌਤ

ਹੈ ਤੇ ਦੋਵੇਂ ਇੰਡਿਆਨਾਪੋਲਿਸ ਨਜ਼ਦੀਕ ਨੀਮ ਸ਼ਹਿਰੀ ਫ਼ਿਰੋਜ਼ ਸਿਟੀ ਦੇ ਵਸਨੀਕ ਸਨ। ਮੁਕਾਮੀ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਜਦੋਂ ਹਾਦਸਾ ਵਾਪਰਿਆ ਐਸਯੂਵੀ ਨੂੰ ਦਵਨੀਤ ਚਲਾ ਰਿਹਾ ਸੀ। ਪੁਲੀਸ ਨੇ ਕਿਹਾ ਕਿ ਦਵਨੀਤ ਨੇ ਵਾਹਨ ਚਲਾਉਣ ਮੌਕੇ ਸੀਟ ਬੈਲਟ ਨਹੀਂ ਲਾਈ ਹੋਈ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਗੁਰਜੋਤ ਸਿੰਘ ਸੰਧੂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਸਿੱਧੂ

ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਦੋਸਤਾਨਾ ਮੈਚ ਖੇਡਣ ਵਾਲਿਆਂ ਨੂੰ ਸ਼ਬਕ ਸਿਖਾਉਣਾ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਕਹਿਣ 'ਤੇ ਚੋਣ ਪ੍ਰਚਾਰ ਲਈ ਬਠਿੰਡਾ ਆਏ ਸਿੱਧੂ ਨੇ ਚੋਣ ਰੈਲੀਆਂ ਵਿੱਚ ਆਪਣੀ ਤਕਰੀਰ ਦੌਰਾਨ ਇਹ ਫਿਰਕਾ ਕਿ "75:25 ਵਾਲੇ ਭਜਾਉਣੇ ਹਨ" ਮੁੜ ਮੁੜ ਵਰਤਿਆ। ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆਪਣੀਆਂ ਰੈਲੀਆਂ ਦੌਰਾਨ ਇਸ ਫਿਕਰੇ ਦਾ ਪਹਿਲਾਂ ਹੀ ਤਰਜਮਾ ਕਰ ਚੁੱਕੇ

ਹਨ ਕਿ ਬਠਿੰਡਾ ਤੇ ਪਟਿਆਲਾ ਦੀ ਸੀਟ ਤੇ ਬਾਦਲ-ਅਮਰਿੰਦਰ ਦੋਸਤਾਨਾ ਮੈਚ ਖੇਡ ਰਹੇ ਹਨ। ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਅਸਿੱਧਾ ਹਵਾਲਾ ਦਿੱਤਿਆ ਕਿਹਾ ਕਿ ਕੋਈ ਸਾਰੀਆਂ ਸੀਟਾਂ ਹਾਰ ਜਾਣ ਦੀ ਸੂਰਤ ਵਿੱਚ ਅਸਤੀਫ਼ੇ ਦੇਣ ਦੀ ਗੱਲ ਕਰ ਰਿਹਾ ਹੈ, ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਨਾ ਲਿਆ ਤੇ ਬਾਦਲਾਂ ਮਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ (ਸਿੱਧੂ) ਪੰਜਾਬ ਕੋਬਾਇਟ 'ਚ ਅਸਤੀਫ਼ਾ ਦੇ ਦੇਣਗੇ। ਸ੍ਰੀ ਸਿੱਧੂ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂ ਸਿੱਟ ਦੇ ਗਠਨ ਦੇ ਬਾਵਜੂਦ ਬਾਦਲਾਂ ਮਿਲਾਫ਼ ਕੇਸ ਦਰਜ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਿਲ ਕੇ ਸਿਆਸਤ ਕਰਨ ਵਾਲਿਆਂ ਨੂੰ ਵੋਟ ਸਬਕ ਸਿਖਾ ਸਕਦੇ ਹਨ। ਉਨ੍ਹਾਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਨਰਿੰਦਰ ਮੋਦੀ ਅਤੇ ਬਾਦਲਾਂ 'ਤੇ ਵੀ ਨਿਸ਼ਾਨੇ ਸਾਧੇ। ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ 'ਚ ਸਿੱਧੂ ਨੇ 55 ਮਿੰਟ ਦੇ ਭਾਸ਼ਨ 'ਚ ਵੱਟਰਾਂ ਨੂੰ ਗੁਰੂਆਂ ਪੀਰਾਂ ਦੀ ਵਿਚਾਰਧਾਰਾ ਦਾ ਵਾਸਤਾ ਦਿੱਤਿਆ ਬੇਅਦਬੀਆਂ ਕਰਨ ਵਾਲਿਆਂ ਨੂੰ ਵੋਟਾਂ ਨਾਲ ਠੋਕਣ ਦਾ ਸੱਦਾ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਲਈ ਆਮ ਜਨਤਾ ਹੀ ਸਿੱਟ ਜਾਂ ਅਦਾਲਤ ਹੈ। ਬਾਦਲਾਂ ਉੱਪਰ ਨਿਸ਼ਾਨੇ ਸਾਧਦਿਆਂ ਕੋਬਾਇਟ ਮੰਤਰੀ ਨੇ ਇਨ੍ਹਾਂ 'ਤੇ ਪੰਜਾਬ 'ਚ ਆਰਥਿਕ ਅਤਿਵਾਦ ਲਿਆਉਣ, ਸਿਆਸਤ ਦੇ ਨਾਂ 'ਤੇ ਵਧਾਰ ਕਰਨ ਅਤੇ ਪੰਜਾਬ ਪੁਲੀਸ ਦਾ ਸਿਆਸੀਕਰਨ ਕਰਨ ਜਿਹੇ ਸੰਗੀਨ ਦੋਸ਼ ਲਗਾਏ। ਅਕਾਲੀ ਦਲ (ਥ) ਦੇ ਮੁੱਖੀ ਨੂੰ ਸੁੱਖਾ ਗੱਪੀ ਆਖ ਕੇ ਸੰਬੋਧਨ ਕਰਦਿਆਂ ਕਿਹਾ ਕਿ ਮੰਗਲ ਗੁਰਿ 'ਤੇ ਮੀਟਿੰਗਾਂ ਕਰਨ ਵਾਲੇ ਇਹ ਲੋਕ ਨਾਂਅ ਦੇ ਅਕਾਲੀ ਹਨ, ਜਦਕਿ ਇਨ੍ਹਾਂ ਦੇ ਕੰਮ ਅਬਦਾਲੀ ਵਾਲੇ ਹਨ। ਸਿੱਧੂ ਨੇ ਮਾਤਾ ਚੰਦ ਕੌਰ ਗੋਤਿਆਕਾਫ਼, ਨਿਰੰਕਾਰੀ ਕਾਫ਼ ਚੇਤੇ ਕਰਵਾ ਜਨਤਾ ਨੂੰ ਕਾਂਗਰਸ ਦੇ ਹੱਥ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਮੌਜੂਦਾ ਚੋਣਾਂ ਨੂੰ ਹਰਾਮ ਅਤੇ ਈਮਾਨ ਦੀ ਲੜਾਈ ਦੱਸਿਆ। ਉਨ੍ਹਾਂ ਕੱਚਰ ਦੀ ਮੋਦੀ ਸਰਕਾਰ 'ਤੇ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਾਉਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਬੇ ਹਮਲੇ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਦੇਸ਼ ਵਿੱਚ ਤਿੰਨ ਮੋਦੀ ਕਰੋੜਾਂ ਰੁਪਏ ਲੈ ਕੇ ਭੱਜ ਗਏ ਅਤੇ ਚੋਣ ਮੋਦੀ ਬੂਠ ਬੋਲਣਾ ਫਿਰਦਾ ਹੈ। ਮੋਦੀ ਨੇ ਜਨਤਾ ਨੂੰ ਖਾਲੀ ਢਿੱਡ ਯੋਗਾ ਕਰਵਾਇਆ। ਜੇਬ 'ਚ ਪੈਸੇ ਨਹੀਂ ਬੈਠ ਖਾਤੇ ਖੁਲ੍ਹਵਾ ਰਿਹਾ ਹੈ ਅਤੇ ਖਾਣ ਨੂੰ ਕੁਝ ਨਹੀਂ ਸੋਚਿਆ ਬਣਵਾ ਰਿਹਾ। ਨਰਿੰਦਰ ਮੋਦੀ ਵੱਲੋਂ ਪੰਚਰਾਂ ਲੱਖ ਰੁਪਏ ਅਤੇ ਕਾਲੇ ਧਨ ਬਾਰੇ ਬੂਠ ਬੋਲਣ 'ਤੇ ਵੱਖ-ਵੱਖ ਗਾਇਆਂ ਦੇ ਟੱਪ ਸੁਣਾ ਕੇ ਸਟਾਰ

ਪ੍ਰਚਾਰ ਨੇ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਸਿੱਧੂ ਨੇ ਅਦਵਾਂ ਕੱਢ ਕੱਢ ਕੇ ਨਰਿੰਦਰ ਮੋਦੀ ਨੂੰ ਪਕੌੜਾ ਯੋਜਨਾ 'ਤੇ ਖੂਬ ਘੇਰਿਆ। ਉਨ੍ਹਾਂ ਵੋਟਰਾਂ ਨੂੰ ਬਿਨਾਂ ਲਾਲਚ ਅਤੇ ਚਿੱਟੇ ਨਾਲ ਨਿਪੁੰਸਕ ਕੀਤੀ ਜਵਾਨੀ ਨੂੰ ਮੁੜ ਖੜ੍ਹਾ ਕਰਨ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਰਾਜਾ ਵੜਿੰਗ ਦੀ ਪਤਨੀ ਅੰਮਿਤਾ ਵੜਿੰਗ ਨੇ ਵੀ ਤਿੱਖੀਆਂ ਤਕਰੀਰਾਂ ਨਾਲ ਬਾਦਲਾਂ ਨੂੰ ਨਿਸ਼ਾਨਾ ਬਣਾਇਆ।

ਮੋਦੀ

ਜ਼ਿੰਮੇਵਾਰੀ ਹੈ ਕਿ ਅਸੀਂ ਇਸ ਦੀ ਤਾਕਤ ਵਿਸ਼ਵ ਨੂੰ ਦਈਏ। ਉਨ੍ਹਾਂ ਕਿਹਾ ਕਿ ਇੱਕ ਸਮਾਂ ਅਜਿਹਾ ਆ ਗਿਆ ਸੀ ਕਿ ਚੋਣਾਂ ਕਾਰਨ ਦੇਸ਼ ਵਿੱਚ ਆਈਪੀਐੱਲ ਵੀ ਬਾਹਰ ਚਲੀ ਗਈ ਸੀ। ਇਸ ਸਰਕਾਰ ਦੇ ਸ਼ਾਸਨ ਹੇਠ ਨਵਰਾਤਰੇ, ਰਾਮ ਨੌਮੀ, ਈਸਟਰ, ਰਮਜ਼ਾਨ, ਆਈਪੀਐੱਲ, ਪ੍ਰਿਥੀਆਵਾਂ ਨਿਰਵਿਧਨ ਸ਼ਾਨਦਾਰ ਢੰਗ ਦੇ ਨਾਲ ਸਿਰੇ ਚੜ੍ਹਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਚੋਣਾਂ ਦੌਰਾਨ ਕਿਹਾ ਕਿ ਉਹ ਤੁਹਾਡੇ ਆਸ਼ੀਰਵਾਦ ਲਈ ਧੰਨਵਾਦ ਕਰਨ ਆਏ ਹਨ। ਉਨ੍ਹਾਂ ਕਿਹਾ ਮੈਂ ਹਰ ਦਿਨ ਤੁਹਾਡੇ ਰਾਹੀਂ ਉਨ੍ਹਾਂ ਦਾ ਧੰਨਵਾਦ ਕਰਨ ਦੇ ਲਈ ਹਾਜ਼ਰ ਹਾਂ।

ਪਟਿਆਲਾ

ਮੀਡੀਆ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਸਮਾਜਵਾਦੀ ਪਾਰਟੀ, ਬਸਪਾ, ਤੇਲਗੂ ਦੇਸਮ ਪਾਰਟੀ ਵਰਗੀਆਂ

ਖੇਤਰੀ ਪਾਰਟੀਆਂ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਹਮਾਇਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਉਹ ਲੋਕ ਡਰਦੇ ਬਾਰੇ ਕੋਈ ਅਗਾਊ ਐਲਾਨ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅੱਗੇ ਲੈ ਕੇ ਜਾਣ ਦਾ ਮੌਕਾ ਗਵਾ ਚੁੱਕੇ ਹਨ। ਲੋਕ ਸਭਾ ਚੋਣਾਂ ਦੇ 23 ਮਈ ਨੂੰ ਆ ਰਹੇ ਨਤੀਜਿਆਂ ਬਾਰੇ ਵਿਰੋਧੀ ਧਿਰਾਂ ਦੀ ਰਣਨੀਤੀ ਐਲਾਨ ਕਰਨ 'ਤੇ ਇਨਕਾਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਲਟ ਕਾਂਗਰਸ ਸੀਨੀਅਰ ਆਗੂਆਂ ਜਿਵੇਂ ਕਿ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਹੋਰਨਾਂ ਦੇ ਤਜਰਬੇ ਦਾ ਲਾਭ ਲਵੇਗੀ। ਉਨ੍ਹਾਂ ਕਿਹਾ ਕਿ ਉਹ ਚੋਣ ਨਤੀਜਿਆਂ ਬਾਰੇ ਕੋਈ ਵੀ ਅਗਾਊ ਐਲਾਨ ਨਹੀਂ ਕਰਨਗੇ, ਜੋ ਫੈਸਲਾ ਕਰਨਗੇ, ਭਾਰਤ ਦੇ ਲੋਕ ਕਰਨਗੇ। ਲੋਕਾਂ ਦੇ ਨਜ਼ਰੀਏ ਅਤੇ ਮੁੜ ਬਾਰੇ 23 ਮਈ ਨੂੰ ਪਤਾ ਲੱਗ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਉਸਦੀ ਪਾਰਟੀ ਦੀ ਨੀਤੀ ਸੀ ਕਿ ਨਰਿੰਦਰ ਮੋਦੀ ਕਿਸੇ ਵੀ ਤਰੀਕੇ ਬਚ ਕੇ ਨਾ ਨਿਕਲ ਸਕੇ ਅਤੇ ਉਸ ਦੇ ਲਈ ਤਰਤੀਬਵਾਰ ਸਾਰੇ ਦਵਾਜ਼ੇ ਬੰਦ ਕੀਤੇ ਜਾਣ। ਅਸੀਂ ਮੋਦੀ ਦੇ ਲਈ 90 ਫੀਸਦੀ ਦਵਾਜ਼ੇ ਬੰਦ ਕਰ ਦਿੱਤੇ ਹਨ ਤੇ 10 ਫੀਸਦੀ ਉਸ ਨੇ ਵਿਰੋਧੀਆਂ ਨੂੰ ਗਾਲ੍ਹਾਂ ਦੇ ਕੇ ਆਪ ਬੰਦ ਕਰ ਲਏ ਹਨ। ਅੱਜ ਜਿਸ ਸਮੇਂ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦਫਤਰ ਵਿੱਚ ਪ੍ਰੈੱਸ

ਕਾਨਫਰੰਸ ਕੀਤੀ, ਉਸੇ ਸਮੇਂ ਹੀ ਕਾਂਗਰਸ ਨੇ ਪਾਰਟੀ ਦਫਤਰ ਵਿੱਚ ਪ੍ਰੈੱਸ ਕਾਨਫਰੰਸ ਬੁਲਾਈ ਸੀ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਰਾਵਾਲ ਮੁੱਕੇ ਉੱਤੇ ਬਹਿਸ ਕਰਨ ਦੀ ਚੁਣੌਤੀ ਸਵੀਕਾਰ ਨਾ ਕਰਨ ਉੱਤੇ ਵੀ ਸਵਾਲ ਖੜ੍ਹੇ ਕੀਤੇ। ਇਸ ਮੌਕੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੋਣਾਂ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਪੱਖਪਾਤੀ ਸੀ ਅਤੇ ਉਸ ਨੇ ਮੋਦੀ ਨੂੰ ਬੋਲਣ ਦੀ ਖੁੱਲ੍ਹ ਦੇ ਕੱਪੀ ਸੀ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਦਾ ਰਿਹਾ ਅਤੇ ਚੋਣ ਪ੍ਰੋਗਰਾਮ ਵੀ ਮੋਦੀ ਅਨੁਸਾਰ ਹੀ ਉਲੀਕਿਆ ਗਿਆ ਸੀ।

ਅਸ਼ੋਕ ਲਵਾਸਾ

ਉਸ ਦੇ ਫ਼ੈਸਲੇ ਨੂੰ ਰਿਕਾਰਡ 'ਚ ਨਹੀਂ ਲਿਆਂਦਾ ਗਿਆ। ਇਸ ਸਬੰਧੀ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਅਜਿਹਾ ਕੋਈ ਵੀ ਪੱਤਰ ਪ੍ਰਾਪਤ ਨਹੀਂ ਹੋਇਆ ਹੈ। ਉਹ ਸਿਹਤ ਠੀਕ ਨਾ ਹੋਣ ਕਾਰਨ ਆਪਣੇ ਘਰ ਵਿੱਚ ਹੀ ਸਨ। ਸੂਤਰਾਂ ਨੇ ਦੱਸਿਆ ਕਿ ਸ੍ਰੀ ਲਵਾਸਾ ਨੇ ਆਪਣੇ ਪੱਤਰ 'ਚ ਇਹ ਤੱਥ ਵਿਸ਼ੇਸ਼ ਤੌਰ 'ਤੇ ਉਭਾਰਿਆ ਹੈ ਕਿ ਉਨ੍ਹਾਂ ਇਹ ਸੁਨੇਹਾ ਕਈ ਵਾਰ ਦਿੱਤਾ ਸੀ ਕਿ ਇਸ ਮਹੀਨੇ ਹੋਈ ਐੱਸਸੀਸੀ ਦੀ ਮੀਟਿੰਗ ਦੌਰਾਨ ਹੋਏ ਫ਼ੈਸਲੇ 'ਚ ਉਨ੍ਹਾਂ ਦੇ ਪੱਖ ਨੂੰ ਵੀ ਆਖਰੀ ਹੁਕਮਾਂ 'ਚ ਦਰਜ ਕੀਤਾ ਜਾਵੇ, ਪਰ ਹੁਕਮਾਂ ਦੀ ਆਖਰੀ ਕਾਪੀ 'ਚ ਉਨ੍ਹਾਂ ਦੇ ਪੱਖ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।

<p><b>ਨੈਸ਼ਨਲ ਫ਼ਰਟੀਲਾਈਜ਼ਰਜ਼ ਲਿਮਿਟਿਡ</b> (ਪਬਲਿਕ ਲਿਮਿਟਿਡ ਕੰਪਨੀ) ਬੰਗਲਾ ਵਿਖੇ: ਮੋਦੀ ਰੋਡ, ਫਿਰੋਜ਼ ਸਿਟੀ, ਫਿਰੋਜ਼ ਸਿਟੀ, ਫਿਰੋਜ਼ ਸਿਟੀ, ਫਿਰੋਜ਼ ਸਿਟੀ, ਫਿਰੋਜ਼ ਸਿਟੀ ਫੋਨ: 0172-2704415, 2705714, 270714 ਫੈਕਸ: 270714 ਬੰਗਲਾ ਵਿਖੇ: 1, 7, 11, 15, 19, 23, 27, 31, 35, 39, 43, 47, 51, 55, 59, 63, 67, 71, 75, 79, 83, 87, 91, 95, 99, 103, 107, 111, 115, 119, 123, 127, 131, 135, 139, 143, 147, 151, 155, 159, 163, 167, 171, 175, 179, 183, 187, 191, 195, 199, 203, 207, 211, 215, 219, 223, 227, 231, 235, 239, 243, 247, 251, 255, 259, 263, 267, 271, 275, 279, 283, 287, 291, 295, 299, 303, 307, 311, 315, 319, 323, 327, 331, 335, 339, 343, 347, 351, 355, 359, 363, 367, 371, 375, 379, 383, 387, 391, 395, 399, 403, 407, 411, 415, 419, 423, 427, 431, 435, 439, 443, 447, 451, 455, 459, 463, 467, 471, 475, 479, 483, 487, 491, 495, 499, 503, 507, 511, 515, 519, 523, 527, 531, 535, 539, 543, 547, 551, 555, 559, 563, 567, 571, 575, 579, 583, 587, 591, 595, 599, 603, 607, 611, 615, 619, 623, 627, 631, 635, 639, 643, 647, 651, 655, 659, 663, 667, 671, 675, 679, 683, 687, 691, 695, 699, 703, 707, 711, 715, 719, 723, 727, 731, 735, 739, 743, 747, 751, 755, 759, 763, 767, 771, 775, 779, 783, 787, 791, 795, 799, 803, 807, 811, 815, 819, 823, 827, 831, 835, 839, 843, 847, 851, 855, 859, 863, 867, 871, 875, 879, 883, 887, 891, 895, 899, 903, 907, 911, 915, 919, 923, 927, 931, 935, 939, 943, 947, 951, 955, 959, 963, 967, 971, 975, 979, 983, 987, 991, 995, 999, 1003, 1007, 1011, 1015, 1019, 1023, 1027, 1031, 1035, 1039, 1043, 1047, 1051, 1055, 1059, 1063, 1067, 1071, 1075, 1079, 1083, 1087, 1091, 1095, 1099, 1103, 1107, 1111, 1115, 1119, 1123, 1127, 1131, 1135, 1139, 1143, 1147, 1151, 1155, 1159, 1163, 1167, 1171, 1175, 1179, 1183, 1187, 1191, 1195, 1199, 1203, 1207, 1211, 1215, 1219, 1223, 1227, 1231, 1235, 1239, 1243, 1247, 1251, 1255, 1259, 1263, 1267, 1271, 1275, 1279, 1283, 1287, 1291, 1295, 1299, 1303, 1307, 1311, 1315, 1319, 1323, 1327, 1331, 1335, 1339, 1343, 1347, 1351, 1355, 1359, 1363, 1367, 1371, 1375, 1379, 1383, 1387, 1391, 1395, 1399, 1403, 1407, 1411, 1415, 1419, 1423, 1427, 1431, 1435, 1439, 1443, 1447, 1451, 1455, 1459, 1463, 1467, 1471, 1475, 1479, 1483, 1487, 1491, 1495, 1499, 1503, 1507, 1511, 1515, 1519, 1523, 1527, 1531, 1535, 1539, 1543, 1547, 1551, 1555, 1559, 1563, 1567, 1571, 1575, 1579, 1583, 1587, 1591, 1595, 1599, 1603, 1607, 1611, 1615, 1619, 1623, 1627, 1631, 1635, 1639, 1643, 1647, 1651, 1655, 1659, 1663, 1667, 1671, 1675, 1679, 1683, 1687, 1691, 1695, 1699, 1703, 1707, 1711, 1715, 1719, 1723, 1727, 1731, 1735, 1739, 1743, 1747, 1751, 1755, 1759, 1763, 1767, 1771, 1775, 1779, 1783, 1787, 1791, 1795, 1799, 1803, 1807, 1811, 1815, 1819, 1823, 1827, 1831, 1835, 1839, 1843, 1847, 1851, 1855, 1859, 1863, 1867, 1871, 1875, 1879, 1883, 1887, 1891, 1895, 1899, 1903, 1907, 1911, 1915, 1919, 1923, 1927, 1931, 1935, 1939, 1943, 1947, 1951, 1955, 1959, 1963, 1967, 1971, 1975, 1979, 1983, 1987, 1991, 1995, 1999, 2003, 2007, 2011, 2015, 2019, 2023, 2027, 2031, 2035, 2039, 2043, 2047, 2051, 2055, 2059, 2063, 2067, 2071, 2075, 2079, 2083, 2087, 2091, 2095, 2099, 2103, 2107, 2111, 2115, 2119, 2123, 2127, 2131, 2135, 2139, 2143, 2147, 2151, 2155, 2159, 2163, 2167, 2171, 2175, 2179, 2183, 2187, 2191, 2195, 2199, 2203, 2207, 2211, 2215, 2219, 2223, 2227, 2231, 2235, 2239, 2243, 2247, 2251, 2255, 2259, 2263, 2267, 2271, 2275, 2279, 2283, 2287, 2291, 2295, 2299, 2303, 2307, 2311, 2315, 2319, 2323, 2327, 2331, 2335, 2339, 2343, 2347, 2351, 2355, 2359, 2363, 2367, 2371, 2375, 2379, 2383, 2387, 2391, 2395, 2399, 2403, 2407, 2411, 2415, 2419, 2423, 2427, 2431, 2435, 2439, 2443, 2447, 2451, 2455, 2459, 2463, 2467, 2471, 2475, 2479, 2483, 2487, 2491, 2495, 2499, 2503, 2507, 2511, 2515, 2519, 2523, 2527, 2531, 2535, 2539, 2543, 2547, 2551, 2555, 2559, 2563, 2567, 2571, 2575, 2579, 2583, 2587, 2591, 2595, 2599, 2603, 2607, 2611, 2615, 2619, 2623, 2627, 2631, 2635, 2639, 2643, 2647, 2651, 2655, 2659, 2663, 2667, 2671, 2675, 2679, 2683, 2687, 2691, 2695, 2699, 2703, 2707, 2711, 2715, 2719, 2723, 2727, 2731, 2735, 2739, 2743, 2747, 2751, 2755, 2759, 2763, 2767, 2771,</p>
---